

Melissa Shaw: The National Disability Insurance Scheme is the most exciting social reform we've seen in Disability, I think, ever. It's going to give people with disabilities incredible opportunities to achieve the things they want and, to my mind, there's nothing more exciting than being part of that. If you're going to assist someone to achieve what their goals and their dreams are, and you're going to accompany them on that journey, that's just brilliant. I can't think of anything more exciting. So no longer do we just say, "Well, here's what we're offering and you have to fit into it". Now, it's we actually have to alter our services around the person with the disability and what they want. And that also means we have to have the right workers to offer those things. Everyone with a disability is different; so are the support workers. We need everyone – all kinds, everyone from diverse backgrounds. If you've got your tattoos, your piercings, whatever your background is, we want everyone because you will be matching up with people like you. There's a lot of opportunity for everybody to come on board into Disability so that they can bring their skills, their abilities, their personalities into these services and offer those to people with disabilities. The passions that you have outside Disability, you can bring into the field because there are people that will be wanting to do those things with you. I always say to my students: focus on the thing you love doing, marry it into the work that you do with people with disabilities and you're going to be an amazing support worker because you are doing the two things that you love. It's such exciting times. There's so many employment opportunities and they're going to be so varied. You'll be able to pick and choose whatever you want to do in the field. So I would say that, get on board, it's just an exciting thing to be part of.

ਮੈਲਿਸਾ ਸ਼ਾ: ਮੈਨੂੰ ਲਗਦਾ ਹੈ ਕਿ ਡਿਸੇਬਿਲਟੀ ਦੇ ਖੇਤਰ ਵਿੱਚ ਨੇਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਯਾਨਿ ਰਾਸ਼ਟਰੀ ਅਪਾਹਜਤਾ ਬੀਮਾ ਯੋਜਨਾ ਸਾਡੇ ਸਾਮ੍ਹਣੇ ਹੋਣ ਵਾਲਾ ਸਭ ਤੋਂ ਵੱਧ ਦਿਲਚਸਪ ਸਮਾਜਿਕ ਸੁਧਾਰ ਹੈ। ਇਸ ਨਾਲ ਅਪਾਹਜਤਾ ਨਾਲ ਪੀੜਤ ਲੋਕਾਂ ਨੂੰ ਉਹ ਚੀਜ਼ਾਂ ਹਾਸਲ ਕਰਨ ਲਈ ਅਵਿਸ਼ਵਾਸਯੋਗ ਮੌਕੇ ਮਿਲਣਗੇ ਜੋ ਉਹ ਹਾਸਲ ਕਰਨਾ ਚਾਹੁੰਦੇ ਹਨ ਅਤੇ ਮੇਰੇ ਮੁਤਾਬਕ ਇਸਦਾ ਹਿੱਸਾ ਬਣਨ ਤੋਂ ਵੱਧ ਹੋਰ ਕੁਝ ਦਿਲਚਸਪ ਗੱਲ ਨਹੀਂ ਹੋ ਸਕਦੀ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਦੀ ਉਸਦੇ ਉਦੇਸ਼ਾਂ ਅਤੇ ਸੁਪਨਿਆਂ ਨੂੰ ਹਾਸਲ ਕਰਨ ਵਿੱਚ ਮਦਦ ਦੇਣ ਵਾਲੇ ਹੋ, ਅਤੇ ਉਨ੍ਹਾਂ ਦੇ ਇਸ ਸਫਰ ਵਿੱਚ ਤੁਸੀਂ ਉਨ੍ਹਾਂ ਦੇ ਨਾਲ ਚੱਲਣ ਵਾਲੇ ਹੋ, ਤਾਂ ਇਹ ਬਹੁਤ ਵਧੀਆ ਗੱਲ ਹੈ। ਮੈਨੂੰ ਨਹੀਂ ਲਗਦਾ ਕਿ ਇਸਤੋਂ ਵੱਧ ਕੁਝ ਹੋਰ ਰੋਚਕ ਹੋ ਸਕਦਾ ਹੈ। ਇਸ ਕਰਕੇ ਹੁਣ ਅਸੀਂ ਬਸ ਇਹ ਨਹੀਂ ਕਹਿੰਦੇ ਕਿ, “ਦੇਖੋ ਜੀ, ਅਸੀਂ ਇਹ ਸੇਵਾ ਪ੍ਰਦਾਨ ਕਰਦੇ ਹਾਂ ਅਤੇ ਤੁਹਾਨੂੰ ਆਪਣੇ ਆਪ ਨੂੰ ਇਸਦੇ ਹਿਸਾਬ ਨਾਲ ਢਾਲਣਾ ਪਵੇਗਾ”। ਹੁਣ, ਅਸਲ ਵਿੱਚ ਸਾਨੂੰ ਅਪਾਹਜਤਾ ਨਾਲ ਪੀੜਤ ਵਿਅਕਤੀ ਦੀਆਂ ਇੱਛਾਵਾਂ ਦੇ ਹਿਸਾਬ ਨਾਲ ਆਪਣੀਆਂ ਸੇਵਾਵਾਂ ਨੂੰ ਢਾਲਣਾ ਪੈਂਦਾ ਹੈ। ਅਤੇ ਇਸਦਾ ਇਹ ਮਤਲਬ ਵੀ ਹੈ ਕਿ ਸਾਡੇ ਕੋਲ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸਹੀ ਕਰਮਚਾਰੀ ਹਨ। ਅਪਾਹਜਤਾ ਨਾਲ ਪੀੜਤ ਹਰ ਵਿਅਕਤੀ ਵੱਖ ਹੁੰਦਾ ਹੈ, ਇਸੇ ਤਰ੍ਹਾਂ ਮਦਦ ਦੇਣ ਵਾਲੇ ਕਰਮਚਾਰੀ ਦੀ ਵੱਖ-ਵੱਖ ਹੁੰਦੇ ਹਨ। ਸਾਨੂੰ ਹਰ ਕਿਸੇ ਦੀ ਲੋੜ ਹੈ - ਹਰ ਤਰ੍ਹਾਂ ਦੇ ਲੋਕਾਂ ਦੀ, ਵੱਖ-ਵੱਖ ਪਿਛੋਕੜਾਂ ਤੋਂ ਸੰਬੰਧ ਰੱਖਣ ਵਾਲੇ ਲੋਕਾਂ ਦੀ। ਭਾਵੇਂ ਤੁਹਾਡੇ ਸ਼ਰੀਰ ਉੱਤੇ ਟੈਟੂ ਬਣੇ ਹਨ, ਭਾਵੇਂ ਤੁਸੀਂ ਪੀਅਰਸਿੰਗ ਕਰਾਈ ਹੈ, ਤੁਸੀਂ ਭਾਵੇਂ ਕਿਸੇ ਵੀ ਪਿਛੋਕੜ ਨਾਲ ਸੰਬੰਧ ਰੱਖਦੇ ਹੋ, ਸਾਨੂੰ ਹਰ ਕਿਸੇ ਦੀ ਲੋੜ ਹੈ ਕਿਉਂਕਿ ਤੁਹਾਡਾ ਮੇਲ ਤੁਹਾਡੇ ਵਰਗੇ ਲੋਕਾਂ ਨਾਲ ਕੀਤਾ ਜਾਵੇਗਾ। ਹਰ ਕਿਸੇ ਲਈ ਡਿਸੇਬਿਲਟੀ ਸੇਵਾਵਾਂ ਵਿੱਚ ਸ਼ਾਮਲ ਹੋਣ ਦੇ ਬਹੁਤ ਮੌਕੇ ਹਨ ਤਾਂਜੇ ਉਹ ਆਪਣੀਆਂ ਯੋਗਤਾਵਾਂ, ਕੁਸ਼ਲਤਾਵਾਂ, ਸ਼ਖਸੀਅਤਾਂ ਇਨ੍ਹਾਂ ਸੇਵਾਵਾਂ ਵਿੱਚ ਲਿਆ ਸਕਣ ਅਤੇ ਅਤੇ ਅਪਾਹਜਤਾ ਨਾਲ ਪੀੜਤ ਲੋਕਾਂ ਨੂੰ ਇਹ ਪ੍ਰਦਾਨ ਕਰ ਸਕਨ। ਜੇਕਰ ਡਿਸੇਬਿਲਟੀ ਤੋਂ ਅੱਲਗ ਤੁਹਾਡੀਆਂ ਕੋਈ ਰੁਚੀਆਂ ਹਨ, ਤਾਂ ਤੁਸੀਂ ਇਸ ਖੇਤਰ ਵਿੱਚ ਉਹ ਲਿਆ ਸਕਦੇ ਹੋ ਕਿਉਂਕਿ ਅਪਾਹਜਤਾ ਨਾਲ ਪੀੜਤ ਅਜਿਹੇ ਲੋਕ ਹਨ ਜਿਹੜੇ ਤੁਹਾਡੇ ਨਾਲ ਮਿਲਕੇ ਉਸ ਰੁਚੀਆਂ ਨਾਲ ਸੰਬੰਧਤ ਕੰਮ ਕਰਨਾ ਚਾਹੁੰਦੇ ਹਨ। ਮੈਂ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਇਸ ਕਹਿੰਦੀ ਹਾਂ: ਉਨ੍ਹਾਂ ਚੀਜ਼ਾਂ ਤੇ ਧਿਆਨ ਦਿਓ ਜਿਨ੍ਹਾਂ ਨੂੰ ਕਰਕੇ ਤੁਹਾਨੂੰ ਚੰਗਾ ਲਗਦਾ ਹੈ, ਇਨ੍ਹਾਂ ਨੂੰ ਅਪਾਹਜਤਾ ਨਾਲ ਪੀੜਤ ਲੋਕਾਂ ਨਾਲ ਕੀਤੇ ਜਾਣ ਵਾਲੇ ਆਪਣੇ ਕੰਮ ਨਾਲ ਸ਼ਾਮਲ ਕਰੋ ਅਤੇ ਇਸਨਾਲ ਤੁਸੀਂ ਇੱਕ ਬੇਹਤਰੀਨ ਸਹਾਇਕ ਕਰਮਚਾਰੀ ਬਣੋਗੇ ਕਿਉਂਕਿ ਤੁਸੀਂ ਇੱਕ ਨਾਲ ਦੇ ਅਜਿਹੇ ਕੰਮ ਕਰੋਗੇ ਜੋ ਤੁਹਾਨੂੰ ਕਰਨੇ ਚੰਗੇ ਲੱਗਦੇ ਹਨ। ਇਹ ਦਿਲਚਸਪ ਸਮੇਂ ਹਨ। ਰੋਜ਼ਗਾਰ ਦੇ ਬਹੁਤ ਸਾਰੇ ਅਵਸਰ ਹਨ ਅਤੇ ਇਹ ਬਹੁਤ ਵੱਖ-ਵੱਖ ਹੋਣ ਵਾਲੇ ਹਨ। ਤੁਸੀਂ ਇਸ ਖੇਤਰ ਵਿੱਚ ਹੋ ਵੀ ਕਰਨਾ ਚਾਹੁੰਦੇ ਹੋ, ਤੁਸੀਂ ਇਸਦੇ ਚੁੱਣ ਕਰ ਸਕਦੇ ਹੋ। ਇਸਲਈ ਮੈਂ ਤਾਂ ਇਹੀ ਕਹਾਂਗੀ ਕਿ ਇਸ ਨਾਲ ਜੁੜੋ, ਇਹ ਇਸ ਵਿੱਚ ਸ਼ਾਮਲ ਹੋਣ ਦਾ ਬਹੁਤ ਰੋਚਕ ਸਮਾਂ ਹੈ।